

ਤਾਰੀਖ / Date 

D	D	M	M	Y	Y	Y	Y
---	---	---	---	---	---	---	---

 ਐਵੰ ਸਮਯ / and Time: \_\_\_\_\_

ਪ੍ਰਤਿ / To,

ਸ਼ਾਖਾ ਬਾਥਬਸ਼ਾਪਕ / The Branch Manager

\_\_\_\_\_ ਸ਼ਾਖਾ / Branch

ਮਹਾਸਯ(ਯਾ) / Dear Sir /Madam

**ਬਿਸਯ: ਚੇਕ (ਚੇਕਗੁਲਿ) ਐਰ ਅਰਥ ਪ੍ਰਦਾਨ ਬਨਕ ਕਰਾਰ ਯਨਯ ਅਨੁਰੋਥ**  
Reg: Request to Stop Payment of Cheque

ਆਮਾਰ/ਆਮਾਦੇਰ ਅਯਾਕਾਊਨਟ ਥੇਕੇ ਯਾਰਿ ਕਰਾ ਚੇਕ (ਚੇਕਗੁਲਿ) ਐਰ ਅਰਥ ਪ੍ਰਦਾਨ ਬਨਕ ਕਰਾਰ ਬਾਥਬਸ਼ਾ ਕਰਨਾ। ਚੇਕ (ਚੇਕਗੁਲਿ) ਐਰ ਬਿਬਰਯ ਨੀਚੇ ਦੇਯਾ ਹਲੋ:

Please arrange to Stop Payment of the following cheque (s) issued from my / our account. The details of the cheque (s) are given below:

ਅਯਾਕਾਊਨਟ ਨੰਬਰ / Account No.	
ਚੇਕ ਨੰਬਰ / ਕ੍ਰਮ Cheque No / Series	.....ਥੇਕੇ ..... ਪਰਯੰਤ From.....To.....
ਚੇਕੇਰ ਤਾਰਿਖ / Cheque Date	
ਚੇਕੇਰ ਪਰਿਮਾਯ / Cheque Amount	
ਕਾਕੇ ਯਾਰਿ ਕਰਾ ਹਯੇਚੇ / Issued to	

ਆਮਿ/ਆਮਰਾ ਬਾਯੰਕਕੇ ਆਮਾਰ/ਆਮਾਦੇਰ ਅਯਾਕਾਊਨਟ ਥੇਕੇ ਪ੍ਰਯੋਯਜਯ ਸਟਪ ਪੇਮੇਨਟ ਚਾਰਜ ਕੇਟੇ ਨੇਯਾਰ ਯਨਯ ਕਰ੍ਥਪਨਕ ਪ੍ਰਦਾਨ ਕਰਚਿ।  
I/We authorize the bank to debit the applicable stop payment charges from my/our account.

\_\_\_\_\_

(ਖਾਤਾਧਾਰਕਦੇਰ ਨਾਮ ਓ ਸ਼ਾਯਕਰ)

(Name and Signature of Account Holder(s))

### ਰਸਿਦ ਸਲਿਪ / Acknowledgement Slip

ਆਮਿ/ਆਮਰਾ ਸ਼੍ਰੀ/ਸ਼੍ਰੀਮਤੀ/ਕੁਮਾਰੀ \_\_\_\_\_ ਥੇਕੇ ਚੇਕਟਿਰ ਅਰਥ ਪ੍ਰਦਾਨ ਬਨਕ ਕਰਾਰ ਰਸਿਦ ਗ੍ਰਹਣ ਕਰਲਾਮ। ਅਯਾਕਾਊਨਟ ਨੰਬਰ \_\_\_\_\_ ਐਰ ਸਾਥੇ ਸੰਪਰਕਿਤ \_\_\_\_\_ ਚੇਕ (ਕ੍ਰਮ) ਐਰ ਯਨਯ।

We acknowledge receipt of the stop payment request from Mr./Mrs./Ms. \_\_\_\_\_  
For cheque (details) \_\_\_\_\_ pertaining to Account No. \_\_\_\_\_

ਦਯਾ ਕਰੇ ਮਨੇ ਰਾਖਬੇਨ ਬੇ ਆਮਰਾ ਆਪਨਾਰ ਨਿਰਦੇਸ਼ਟਿ ਕਾਰਯਕਰ ਕਰਤੇ ਯਥਾਸਾਥਯ ਚੇਸ਼ਟਾ ਕਰਬ, ਤਬੇ ਯਦਿ ਐਯ ਚੇਕਟਿ ਆਮਾਦੇਰ ਦੁਆਰਾ ਤਾਡਾਹੁਡੋ ਕਰੇ ਬਾ ਅਸਾਬਧਾਨਤਾਬਸ਼ਤ ਪਰਿਸ਼ੋਧ ਕਰਾ ਹਯ ਤਬੇ ਆਮਰਾ ਨਿਜੇਦੇਰ ਦਾਯੀ ਕਰਤੇ ਪਾਰਬ ਨਾ। ਨਿਮਲਿਖਿਤ ਬਾਥਬਸ਼ਾ ਨਿਯਮਾਬਲੀ ਪਡਾਰ ਦਿਕੇਓ ਮਨੋਯੋਗ ਦੇਯਾ ਹਲੋ:

Please note that while we will endeavor to execute your instructions as efficiently as possible, we cannot hold ourselves responsible if this cheque is passed by us in good faith or due to an oversight. Attention is also drawn to the reading of the following clause in our Terms of Business:

"ਬਾਯੰਕ ਐਮਨ ਚੇਕੇਰ ਅਰਥ ਪ੍ਰਦਾਨੇਰ ਯਨਯ ਦਾਯੀ ਥਾਕਬੇ ਨਾ ਯਾ ਅਬਹੇਲਾ ਬਾ ਤਾਡਾਹੁਡੋਰ ਕਾਰਯੇ ਹਯੇਚੇ ਬਲੇ ਮਨੇ ਕਰਾ ਹਯ, ਯਾ ਬਲਾ ਹਯੇਚੇ ਬੇ ਹਾਰਿਯੇ ਗੇਚੇ ਬਾ ਖੋਯਾ ਗੇਚੇ ਬਾ ਯਾਰ ਅਰਥ ਪ੍ਰਦਾਨ ਬਨਕ ਕਰੇ ਦੇਯਾ ਹਯੇਚੇ।"

"The Bank will not be responsible for the payment of a cheque reported as lost, stolen or stopped, which is paid negligently or in the course of ordinary business."

ਤਾਰੀਖ / Date 

D	D	M	M	Y	Y	Y	Y
---	---	---	---	---	---	---	---

ਸ਼ਾਨ / Place:

ਬਾਯੰਕ ਅਧਿਕਾਰੀ (ਸ਼ਾਯਕਰ ਸੀਲ, ਤਾਰਿਖ ਓ ਮੋਹਰ)  
Bank officer (Signature Stamp, date & Seal)